






ਤਿੰਗੀ ਅਤੇ ਗਾਂਢਾਂ

Tingi and the cows






Ingrid Schechter 
Ingrid Schechter 
Anu Gill  2
ਪੰਜਾਬੀ / English  en



Global Storybooks

globalstorybooks.net


ਤਿੰਗੀ ਅਤੇ ਗਾਂਢਾਂ / Tingi and the cows

Ingrid Schechter 
Ingrid Schechter 
Anu Gill (pa) 



This work is licensed under a Creative Commons
[Attribution 3.0 International License.](https://creativecommons.org/licenses/by/3.0)
<https://creativecommons.org/licenses/by/3.0>





ਟਿੰਗੀ ਆਪਣੀ ਦਾਦੀ ਦੇ ਨਾਲ ਰਹਿੰਦਾ ਸੀ।


...


Tingi lived with his grandmother.

He used to look after the cows with her.

...

ਉਹ ਉਸ ਦੇ ਨਾਲ ਗਾਂਢਾਂ ਦੇ ਘੋੜੇ ਦੇ ਖਾਲ ਕਰਦਾ ਸੀ।






ਇਕ ਦਿਨ ਸਿਪਾਹੀ ਆਏ।

...


One day the soldiers came.



ਉਹ ਗਾਂਢਾਂ ਠੁੱਕੇ ਲੈ ਗਏ।

...


They took the cows away.



ਉਹ ਚੁੱਪ-ਚਾਪ ਘਰ ਵਾਪਸ ਆ ਗਏ।

...


They crept home very quietly.



ਟਿੰਗੀ ਅਤੇ ਉਸ ਦੀ ਦਾਦੀ ਭੱਜਕੇ ਛੁਪ ਗਏ।

...


Tingi and his grandmother ran away
and hid.



ਜਦ ਮਾਹੌਲ ਸੁਰੱਖਿਅਤ ਸੀ, ਟਿੰਗੀ ਅਤੇ ਉਸ ਦੀ ਦਾਦੀ
ਬਾਹਰ ਆ ਗਏ।

...


When it was safe, Tingi and his
grandmother came out.



ਉਹ ਰਾਤ ਤੱਕ ਝਾੜੀ ਵਿੱਚ ਛੁੱਪੇ ਰਹੇ।

...


They hid in the bush until night.



ਇੱਕ ਸਿਪਾਹੀ ਨੇ ਉਸ ਤੇ ਪੈਰ ਰੱਖਿਆ, ਪਰ ਉਹ ਚੁੱਪ ਰਿਹਾ।

...


One of the soldiers put his foot right on him, but he kept quiet.



ਫਿਰ ਸਿਪਾਹੀ ਵਾਪਸ ਆ ਗਏ।

...

Then the soldiers came back.



ਦਾਦੀ ਨੇ ਟਿੰਗੀ ਨੂੰ ਪੱਤਿਆਂ ਦੇ ਹੇਠ ਛੁਪਾ ਦਿੱਤਾ।

...

Grandmother hid Tingi under the leaves.